

WA Notify ਪਰਦੇਦਾਰੀ ਨੀਤੀ

ਇਹ ਪਰਦੇਦਾਰੀ ਨੀਤੀ ਕੋਵਿਡ-19 WA Exposure Notifications (WA ਐਕਸਪੋਜ਼ਰ ਨੋਟੀਫਿਕੇਸ਼ਨਸ) ਐਪ ਤੇ ਲਾਗੂ ਹੁੰਦੀ ਹੈ। ਇਹ ਵਾਸ਼ਿੰਗਟਨ ਰਾਜ ਦੀ ਅਧਿਕਾਰਕ ਐਕਸਪੋਜ਼ਰ ਨੋਟੀਫਿਕੇਸ਼ਨ ਤਕਨੀਕ ਹੈ, ਜਿਸ ਨੂੰ Washington State Department of Health (ਸਿਹਤ ਵਿਭਾਗ) ਦੀ ਨਿਗਰਾਨੀ ਅਤੇ ਸਮਰਥਨ ਨਾਲ ਬਣਾਇਆ ਗਿਆ ਹੈ।

ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਅਤੇ ਵਰਤਦੇ ਹਾਂ?

Google ਅਤੇ Apple ਦੇ ਇਰਾਦੇ ਨਾਲ ਇਕਸਾਰ ਹੋਣ ਲਈ, WA ਐਕਸਪੋਜ਼ਰ ਨੋਟੀਫਿਕੇਸ਼ਨ (WA Notify (WA ਨੂੰ ਸੂਚਿਤ ਕਰੇ) ਵਜੋਂ ਜਾਣਿਆ ਜਾਂਦਾ ਹੈ) ਨੂੰ ਉਪਭੋਗਤਾ ਦੀ ਗੋਪਨੀਯਤਾ ਦੀ ਰੱਖਿਆ ਲਈ ਪਹਿਲੀ ਤਰਜੀਹ ਦੇ ਤੌਰ ਤੇ ਬਣਾਇਆ ਗਿਆ ਹੈ। WA Notify ਇਹ ਡਾਟਾ ਤੱਤ ਇਕੱਠੇ ਕਰਦੀ ਹੈ, ਜਿਸ ਵਿੱਚ ਅਜਿਹਾ ਡਾਟਾ ਮੌਜੂਦ ਨਹੀਂ ਹੁੰਦਾ ਹੈ ਜੋ ਤੁਹਾਡੀ ਪਛਾਣ ਕਰ ਸਕੇ:

ਬੇਤਰਤੀਬੇ ਕੋਡ

- ਬੇਤਰਤੀਬੇ ਕੋਡਾਂ ਨੂੰ WA Notify ਵਰਤੋਂਕਾਰਾਂ ਦੇ ਸਮਾਰਟਫੋਨਾਂ ਵਿਚਕਾਰ Bluetooth ਰਾਹੀਂ ਸਾਂਝਾ ਕੀਤਾ ਜਾਂਦਾ ਹੈ, ਜਦੋਂ ਉਹ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਹਨ।
- ਬੇਤਰਤੀਬੇ ਕੋਡ ਤੁਹਾਡੇ ਸਮਾਰਟਫੋਨ ਦੁਆਰਾ ਬਣਾਏ ਅਤੇ ਸਟੋਰ ਕੀਤੇ ਜਾਂਦੇ ਹਨ, ਨਾ ਕਿ WA Notify ਦੁਆਰਾ।
- ਬੇਤਰਤੀਬੇ ਕੋਡਾਂ ਦੀ ਵਰਤੋਂ ਸਿਰਫ WA Notify ਅਤੇ ਤੁਹਾਡੇ ਸਮਾਰਟਫੋਨ ਨੂੰ ਕੋਵਿਡ-19 ਦੇ ਸੰਭਵ ਐਕਸਪੋਜ਼ਰਾਂ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ।
- ਬੇਤਰਤੀਬੇ ਕੋਡਾਂ ਨੂੰ ਵੱਧ-ਤੋਂ-ਵੱਧ 14 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ।

ਤਸਦੀਕ ਲਿੰਕ

- ਜੇਕਰ ਤੁਸੀਂ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਂਦੇ ਹੋ, ਅਤੇ ਪਬਲਿਕ ਹੈਲਥ ਤੁਹਾਡੇ ਨਾਲ ਸੰਪਰਕ ਕਰਦੀ ਹੈ, ਤਾਂ ਉਹ ਪੁੱਛਣਗੇ ਜੇਕਰ ਤੁਸੀਂ WA Notify ਦੀ ਵਰਤੋਂ ਕਰ ਰਹੇ ਹੋ। ਜੇ ਤੁਸੀਂ ਹੋ, ਉਹ ਤੁਹਾਡੇ ਲਈ 1}WA Notify ਵਿੱਚ ਦਾਖਲ ਹੋਣ ਲਈ ਇੱਕ ਤਸਦੀਕੀ ਲਿੰਕ ਪ੍ਰਦਾਨ ਕਰਨਗੇ।
- ਤੁਹਾਡੇ ਤਸਦੀਕੀ ਲਿੰਕ ਤੇ ਕਲਿਕ ਕਰਨ ਤੇ ਤੁਹਾਡੇ ਬੇਤਰਤੀਬੇ ਕੋਡਾਂ ਨੂੰ ਸਾਂਝਾ ਕਰਨ ਦੀ ਆਗਿਆ ਮਿਲਦੀ ਹੈ ਤਾਂ ਜੋ ਤੁਹਾਡੇ ਨੇੜੇ ਦੇ ਦੂਜੇ WA Notify ਉਪਭੋਗਤਾਵਾਂ ਨੂੰ ਅਗਿਆਤ ਤੌਰ ਤੇ ਚੇਤਾਵਨੀ ਦਿਤੀ ਜਾਂਦੀ ਹੈ ਸ਼ਾਇਦ ਉਨ੍ਹਾਂ ਦਾ ਪਰਦਾਫਾਸ਼ ਹੋ ਸਕਦਾ ਹੈ।
- ਤੁਸੀਂ ਫੈਸਲਾ ਕਰਦੇ ਹੋ ਕਿ ਦੂਜੇ WA Notify ਉਪਭੋਗਤਾਵਾਂ ਨਾਲ ਸਾਂਝਾ ਕਰਨ ਲਈ ਤਸਦੀਕੀ ਲਿੰਕ ਤੇ ਕਲਿਕ ਕਰਨਾ ਹੈ ਜਾਂ ਨਹੀਂ।

ਵਰਤੋਂ ਦੇ ਲੋਗ

- ਲਗਭਗ ਕਿਸੇ ਵੀ ਐਪ ਜਾਂ ਇੰਟਰਨੈੱਟ ਸੇਵਾ ਵਾਂਗ, WA Notify ਆਪਣੇ ਆਪ ਲੋਗ ਬਣਾਉਂਦੀ ਹੈ ਜਦੋਂ ਤੁਸੀਂ ਸੇਵਾ ਦੀ ਵਰਤੋਂ ਕਰਦੇ ਹੋ। ਇਸ ਲੋਗ ਵਿੱਚ ਤੁਹਾਡੇ ਸਮਾਰਟਫੋਨ ਬਾਰੇ ਕੁਝ ਜਾਣਕਾਰੀ ਸ਼ਾਮਲ ਹੁੰਦੀ ਹੈ। ਅਸੀਂ ਇਸ ਜਾਣਕਾਰੀ ਦੀ ਵਰਤੋਂ WA Notify ਦੇ ਨਾਲ ਸਮੱਸਿਆਵਾਂ ਦਾ ਨਿਵਾਰਣ ਕਰਨ ਲਈ ਕਰਦੇ ਹਾਂ।
- ਇਨ੍ਹਾਂ ਲੋਗਾਂ ਵਿੱਚ ਬੇਤਰਤੀਬੇ ਕੋਡ ਜਾਂ ਤਸਦੀਕੀ ਲਿੰਕ ਸ਼ਾਮਲ ਨਹੀਂ ਹੁੰਦੇ ਅਤੇ ਤੁਹਾਨੂੰ ਜਾਂ ਤੁਹਾਡੇ ਸਮਾਰਟਫੋਨ ਵਿੱਚ ਕਿਸੇ ਵੀ ਕਿਸਮ ਦੇ ਕੋਡ ਨੂੰ ਵਾਪਸ ਟਾਈ ਕਰਨ ਲਈ ਨਹੀਂ ਵਰਤੇ ਜਾ ਸਕਦੇ।
- ਇਹਨਾਂ ਲੋਗਾਂ ਨੂੰ ਬਣਾਏ ਜਾਣ ਦੇ 14 ਦਿਨਾਂ ਦੇ ਬਾਅਦ ਆਪਣੇ-ਆਪ ਮਿਟਾ ਦਿੱਤਾ ਜਾਂਦਾ ਹੈ।

ਐਨਾਲਿਟਿਕਸ (ਵਿਸ਼ਲੇਸ਼ਣਾਤਮਕ) ਡੇਟਾ

- ਜੇਕਰ ਤੁਸੀਂ ਵਾਧੂ ਐਨਾਲਿਟਿਕਸ ਨੂੰ ਸਮਰੱਥ ਕਰਨ ਦੀ ਚੋਣ ਕਰਦੇ ਹੋ, ਤਾਂ ਐਪ ਨੂੰ ਸੁਧਾਰਨ ਵਿੱਚ ਮਦਦ ਕਰਨ ਲਈ ਸੀਮਿਤ ਏਕੀਕ੍ਰਿਤ ਡੇਟਾ ਪਬਲਿਕ ਹੈਲਥ ਨਾਲ ਸਾਂਝਾ ਕੀਤਾ ਜਾਵੇਗਾ।
- ਇਸ ਡੇਟਾ ਵਿੱਚ ਐਪ ਦੀ ਵਰਤੋਂ ਕੀਤੇ ਜਾਣ ਦੇ ਤਰੀਕੇ ਦੇ ਬਾਰੇ ਅੰਕੜੇ ਸ਼ਾਮਲ ਹੁੰਦੇ ਹਨ। ਇਸ ਵਿੱਚ ਕੋਈ ਅਜਿਹੀ ਜਾਣਕਾਰੀ ਨਹੀਂ ਹੁੰਦੀ ਜਿਸ ਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ।
- ਤੁਸੀਂ ਐਪ ਵਿੱਚ ਐਨਾਲਿਟਿਕਸ ਨੂੰ ਬੰਦ ਕਰਕੇ ਇਸ ਡੇਟਾ ਨੂੰ ਸਾਂਝਾ ਨਾ ਕਰਨ ਦੀ ਚੋਣ ਕਰ ਸਕਦੇ ਹੋ।
- ਬਣਤਰ ਮੁਤਾਬਕ, WA Notify ਤੁਹਾਡੇ ਸਮਾਰਟਫੋਨ ਤੋਂ ਸਥਾਨ ਦਾ ਡਾਟਾ ਇਕੱਠਾ ਨਹੀਂ ਕਰਦੀ ਹੈ, ਅਤੇ ਅਜਿਹੀ ਜਾਣਕਾਰੀ ਨੂੰ ਇਕੱਠਾ ਜਾਂ ਸਾਂਝਾ ਨਹੀਂ ਕਰਦੀ ਹੈ ਜੋ ਤੁਹਾਨੂੰ ਜਾਂ ਤੁਹਾਡੇ ਸਮਾਰਟਫੋਨ ਨੂੰ ਬੇਤਰਤੀਬੇ ਕੋਡਾਂ ਜਾਂ ਤਸਦੀਕ ਕੋਡਾਂ ਨਾਲ ਜੋੜਦੀ ਹੈ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਦੋਂ ਸਾਂਝਾ ਕਰਦੇ ਹਾਂ?

ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਤੁਹਾਡੀ ਜਾਣਕਾਰੀ ਇਕੱਠੀ ਜਾਂ ਸਾਂਝਾ ਨਹੀਂ ਕਰਾਂਗੇ, ਜਦੋਂ ਤੱਕ ਤੁਸੀਂ ਕੋਈ ਤਸਦੀਕੀ ਲਿੰਕ ਦਾਖਲ ਕਰਨ ਦੀ ਚੋਣ ਨਹੀਂ ਕਰਦੇ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ WA Notify ਤੁਹਾਡੇ ਬੇਤਰਤੀਬੇ ਕੋਡਾਂ ਨੂੰ ਤੁਹਾਡੇ ਸਮਾਰਟਫੋਨ ਦੇ ਨਜ਼ਦੀਕ ਰਹੇ ਹੋਰਨਾਂ ਸਮਾਰਟਫੋਨਾਂ ਦੇ ਨਾਲ ਸਾਂਝਾ ਕਰੇਗੀ। ਤਸਦੀਕੀ ਲਿੰਕ ਤੁਹਾਡੇ ਨਾਲ ਕਿਸੇ ਵੀ ਵੱਲੋਂ ਵਾਪਸ ਲਿੰਕ ਨਹੀਂ ਕੀਤਾ ਜਾ ਸਕਦਾ ਜਿਸ ਕੋਲ ਤੁਹਾਡੇ ਸਮਾਰਟਫੋਨ ਤੱਕ ਪਹੁੰਚ ਨਹੀਂ ਹੈ।

ਅਸੀਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਦੇ ਹਾਂ?

WA Notify Google ਅਤੇ Apple Exposure Notification Framework (ਐਕਸਪੋਜ਼ਰ ਨੋਟੀਫਿਕੇਸ਼ਨ ਫਰੇਮਵਰਕ) ਦੀ ਵਰਤੋਂ ਕਰਦਿਆਂ ਬੇਤਰਤੀਬੇ ਕੋਡ ਦੀ ਰੱਖਿਆ ਕਰਦਾ ਹੈ, ਜਿਸ ਵਿੱਚ ਉਹਨਾਂ ਨੂੰ ਏਨਕ੍ਰਿਪਟ ਕਰਨ ਅਤੇ

ਟ੍ਰਾਂਸਫਰ ਕਰਨ ਬਾਰੇ ਵਿਸ਼ੇਸ਼ ਲੇੜਾਂ ਸ਼ਾਮਲ ਹਨ। WA Notify ਤੁਹਾਡੇ ਬੇਤਰਤੀਬੇ ਕੋਡਾਂ ਨੂੰ ਸਟੋਰ ਨਹੀਂ ਕਰਦੀ ਅਤੇ ਨਾ ਹੀ ਉਹਨਾਂ ਨੂੰ ਬਣਾਉਂਦੀ ਹੈ — ਇਹ ਸਭ ਤੁਹਾਡਾ ਸਮਾਰਟਫੋਨ ਕਰਦਾ ਹੈ।

ਤੁਹਾਡੀ ਜਾਣਕਾਰੀ 'ਤੇ ਤੁਹਾਡੇ ਅਧਿਕਾਰ

ਕਿਉਂਕਿ ਸਾਡੇ ਕੋਲ ਤੁਹਾਡੇ ਕੋਲ ਤੁਹਾਡੇ ਸਮਾਰਟਫੋਨ ਤੋਂ ਬਗ਼ੈਰ ਕੋਈ ਤਸਦੀਕੀ ਲਿੰਕ ਜਾਂ ਐਪ ਵਰਤੋਂ ਕਰਨ ਵਾਲੇ ਲੋਗ ਨੂੰ ਟਾਈ ਕਰਨ ਦਾ ਕੋਈ ਤਰੀਕਾ ਨਹੀਂ ਹੈ, ਸਾਡੇ ਕੋਲ ਤੁਹਾਨੂੰ ਸੁਰੱਖਿਅਤ ਢੰਗ ਨਾਲ ਪ੍ਰਦਾਨ ਕਰਨ ਜਾਂ ਇਸ ਜਾਣਕਾਰੀ ਨੂੰ ਮਿਟਾਉਣ ਦਾ ਕੋਈ ਤਰੀਕਾ ਨਹੀਂ ਜੇਕਰ ਤੁਸੀਂ ਪੁੱਛਦੇ ਹੋ। ਤੁਸੀਂ WA Notify ਦੀ ਵਰਤੋਂ ਨੂੰ ਨਿਯੰਤਰਿਤ ਕਰਦੇ ਹੋ। ਤੁਹਾਡਾ ਸਮਾਰਟਫੋਨ ਤੁਹਾਨੂੰ ਐਕਸਪੋਜ਼ਰ ਨੋਟੀਫਿਕੇਸ਼ਨਸ ਨੂੰ ਬੰਦ ਕਰਨ ਜਾਂ ਤੁਹਾਡੇ ਸਮਾਰਟਫੋਨ 'ਤੇ ਸਟੋਰ ਕੀਤੇ ਗਏ ਸੰਪਰਕ ਲੋਗਸ ਨੂੰ ਕਿਸੇ ਵੀ ਸਮੇਂ ਮਿਟਾਉਣ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ, ਤੁਸੀਂ ਕਿਸੇ ਵੀ ਸਮੇਂ WA Notify ਨੂੰ ਅਨਇੰਸਟਾਲ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਟੋਰ ਕੀਤੇ ਸਾਰੇ ਬੇਤਰਤੀਬੇ ਕੋਡਾਂ ਨੂੰ ਮਿਟਾ ਦਿੱਤਾ ਜਾਵੇਗਾ।